

## ਵਾਹਨ (ਆਟੋ) ਦੀ ਚੋਰੀ

ਤੁਹਾਡੇ ਵਾਹਨ ਦੀ ਚੋਰੀ ਤੁਹਾਡੇ ਮਾੜੇ ਸੁਪਨੇ ਦੀ ਸਿਰਫ਼ ਸ਼ੁਰੂਆਤ ਭਰ ਹੀ ਹੁੰਦੀ ਹੈ । ਵਾਹਨ ਦੇ ਅੰਦਰ ਛੱਡੀਆਂ ਚੀਜ਼ਾਂ: ਜਿਵੇਂ ਸੈੱਲ ਫੋਨ , ਰਾਡਾਰ ਖੇਜੀ , iPods ਇਤਿਆਦੀ ਵੀ ਨਾਲ ਹੀ ਚੋਰੀ ਕੀਤੇ ਜਾਣਗੇ । ਤੁਹਾਡੇ ਨਿੱਜੀ ਕਾਗਜ਼ ਨੂੰ ਹੋਰ ਜੁਰਮ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਜਿਸ ਵਿਚ ਚੈੱਕ ਦੀ ਧੋਖਾਧੜੀ , ਕ੍ਰੈਡਿਟ ਕਾਰਡ ਆਦਿ ਸ਼ਾਮਲ ਹਨ । ਗੈਰਾਜ ਡੋਰ ਓਪਨਰ ਵਰਤ ਕੇ ਘਰ ਨੂੰ ਖੋਲਿਆ ਜਾ ਸਕਦਾ ਹੈ , ਜਿਸ ਵਿਚ ਤੁਹਾਡਾ ਆਪਣਾ ਘਰ ਵੀ ਸ਼ਾਮਲ ਹੋ ਸਕਦਾ ਹੈ ।

ਨਾ ਸਿਰਫ਼ ਤੁਹਾਨੂੰ ਆਵਾਜਾਈ ਲਈ ਵਿਕਲਪ ਲੱਭਣਾ ਪਵੇਗਾ , ਨਾਲ ਹੀ ਚੋਰੀ ਦੀ ਗੱਡੀ ਦੀ ਥਾ ਤੇ ਨਵੀਂ ਗੱਡੀ ਵੀ ਲੈਣੀ ਪੈ ਸਕਦੀ ਹੈ । ਤੁਹਾਡੇ ਵਾਹਨ ਨੂੰ ਤੋੜਨ ਅਤੇ ਚੋਰੀ ਕਰਨ ਲਈ ਅਪਰਾਧੀ ਨੂੰ ਇੱਕ ਮਿੰਟ ਤੋਂ ਵੀ ਘੱਟ ਸਮਾਂ ਲਗੇਗਾ । ਔਸਤ ਕੈਲਗਰੀ ਵਿੱਚ ਹਰ ਰੋਜ਼ 16 ਕਾਰਾਂ ਚੋਰੀ ਹੁੰਦੀਆਂ ਹਨ ।

ਨਾਂ ਸਿਰਫ਼ ਆਟੋ ਚੋਰੀ ਦੇ ਸ਼ਿਕਾਰ ਬੰਦੇ ਦਾ ਸਮਾਂ ਖਰਾਬ ਅਤੇ ਪੈਸੇ ਖਰਚ ਹੁੰਦੇ ਹਨ , ਇਸ ਦੀ ਕੀਮਤ ਸਮਾਜ ਨੂੰ ਵੀ ਚੁਕਾਣੀ ਪੈਂਦੀ ਹੈ , ਬੀਮਾ ਪਰਮੀਅਮ ਵੱਧ ਜਾਂਦਾ ਹੈ ਅਤੇ ਕਈ ਵਾਰ ਚੋਰੀ ਕੀਤੇ ਵਾਹਨ ਹੋਰ ਅਪਰਾਧ ਕਰਨ ਲਈ ਇਸਤੇਮਾਲ ਹੁੰਦੇ ਹਨ ।

1 ਜਨਵਰੀ ਤੋਂ 31 ਦਸੰਬਰ , 2009 ਵਿਚਕਾਰ ਕੈਲਗਰੀ ਵਿੱਚ ਚੋਰੀ ਹੋਏ ਵਾਹਨ ਦੇ ਨਿਰਮਾਤਾ , ਮਾਡਲ , ਅਤੇ ਅੰਕ ਦੀ ਸੂਚੀ ਹੇਠ ਦਿੱਤੀ ਗਈ ਹੈ :

- 1 . ਫੋਰਡ ਟਰੱਕ - 557 ਚੋਰੀ
- 2 . ਹੋਂਡਾ ਸਿਵਕ - 314 ਚੋਰੀ
- 3 . ਡੇਜ਼ / ਪਲਿਮੈਥ ਵੈਨਾਂ - 237 ਚੋਰੀ
- 4 . ਡੇਜ਼ ਟਰੱਕ - 225 ਚੋਰੀ
- 5 . ਡੇਜ਼ / ਪਲਿਮੈਥ ਨਿਓਨਜ - 224 ਚੋਰੀ
- 6 . ਸੈਵਰਲੇ ਟਰੱਕ - 207 ਚੋਰੀ
- 7 . ਜੀਐਮਸੀ ਟਰੱਕ - 171 ਚੋਰੀ
- 8 . ਜੀਪ ਚਿਰੋਕੀਜ - 105 ਚੋਰੀ
- 9 . ਹੋਂਡਾ ਅਕੋਰਡ - 99 ਚੋਰੀ
- 10 . ਏਕਿਓਰਾ ਇਨਟੈਗਰਾ - 46 ਚੋਰੀ

**ਕੁੱਲ ਵਾਹਨ ਚੋਰੀ - 6022**

**ਬਰਾਮਦ ਵਾਹਨ - 5392**

## ਹੇਠ ਲਿਖੇ ਕੁਝ ਗੁਰ ਤੁਸੀਂ ਕਾਰ ਚੋਰ ਦਾ ਸ਼ਿਕਾਰ ਹੋਣ ਤੇ ਬਚਣ ਲਈ ਇਸਤੇਮਾਲ ਕਰ ਸਕਦੇ ਹੋ :

1. ਜੇ ਵਾਹਨ ਤੁਹਾਡੇ ਘਰ ਦੇ ਸਾਹਮਣੇ ਵੀ ਖੜਾ ਹੋਵੇ ਫੇਰ ਵੀ ਹਮੇਸ਼ਾ ਵਾਹਨ ਦੀਆਂ ਖਿੜਕੀਆਂ, ਦਰਵਾਜ਼ੇ ਬੰਦ ਰਖੋ ਅਤੇ ਕੁੰਜੀ ਨੂੰ ਜੇਬ ਵਿਚ ਰਖੋ ।
2. ਵਾਹਨ ਦੀ ਰਜਿਸਟ੍ਰੇਸ਼ਨ, ਬੀਮਾ ਪਾਲਸੀ , ਕਰੈਡਿਟ ਕਾਰਡ ਜ, ਹੋਰ ਕੀਮਤੀ ਕਾਗਜ਼ ਗਲੇਵ ਖਾਨੇ ਵਿੱਚ ਨਾ ਛੱਡੋ । ਆਪਣੇ ਬਟੂਏ ਜਾਂ ਪਰਸ ਵਿੱਚ ਰੱਖੋ ।
3. ਆਪਣੀ ਲਾਇਸੈਂਸ ਪਲੇਟ ਅਤੇ ਵਾਹਨ ਦੀ ਜਾਣਕਾਰੀ ( VIN ) ਨੰਬਰ ਦੀ ਨਕਲ ਇੱਕ ਕਾਰਡ ਤੇ ਕਰੋ ਅਤੇ ਆਪਣੇ ਨਾਲ ਰੱਖੋ ਜੇ ਤੁਹਾਡੇ ਵਾਹਨ ਚੋਰੀ ਹੁੰਦਾ ਹੈ ਤਾਂ, ਪੁਲਿਸ ਨੂੰ ਰਿਪੋਰਟ ਲਿਖਣ ਲਈ ਇਸ ਜਾਣਕਾਰੀ ਦੀ ਲੋੜ ਪਵੇਗੀ।
- 4 . ਵਾਹਨ ਦੀ ਕੁੰਜੀ ਦੇ ਛੱਲੇ ਤੇ ਕੋਈ ਵੀ ਵਿਅਕਤੀਗਤ ਜਾਣਕਾਰੀ ਲਿੱਖ ਕੇ ਨਾ ਰੱਖੋ ।
5. ਕੀਮਤੀ ਚੀਜ਼ਾਂ ਨੂੰ ਕਦੇ ਵੀ ਸਾਮਣੇ ਨਜ਼ਰ ਆਇਆ ਨਾ ਛੱਡੋ. ਉਹ ਚੋਰ ਨੂੰ ਆਕਰਸ਼ਿਤ ਕਰਦੀਆਂ ਹਨ । ਉਹਨਾਂ ਨੂੰ ਨਜ਼ਰ ਦੇ ਉਹਲੇ , ਟਰੱਕ ਵਿੱਚ ਪਾ ਦਿਓ ।
6. ਕੁੰਜੀ ਦੇ ਦੂਜੇ ਸੈੱਟ ਨੂੰ ਕਦੇ ਗੱਡੀ ਵਿੱਚ ਜਾਂ ਗੱਡੀ ਤੋਂ ਕਦੇ ਨਾ ਲਕੋਵੇ । ਚੋਰ ਲਕੋਵੇ ਦੇ ਸਾਰੇ ਸਥਾਨ ਜਾਣਦੇ ਹਨ । ਵਾਧੂ ਕੁੰਜੀ ਨੂੰ ਆਪਣੇ ਬਟੂਏ ਵਿੱਚ ਸੰਭਾਲੋ।
7. ਜਦ ਸੰਭਵ ਹੋਵੇ ਹਮੇਸ਼ਾ ਚੰਗੀ ਰੋਸ਼ਨੀ ਖੇਤਰ, ਜਿੱਥੇ ਬਹੁਤ ਪੈਦਲ ਆਵਾਜਾਈ ਹੋਵੇ ਵਿੱਚ ਵਾਹਨ ਖੜਾ (ਪਾਰਕ) ਕਰੋ ।
8. ਕਈ ਵਾਹਨ ਅੱਜ ਕਲ ਫੈਕਟਰੀ ਤੋਂ ਕਿਸੇ ਕਿਸਮ ਦੀ ਸੁਰੱਖਿਆ ਸਿਸਟਮ ਨਾਲ ਆਉਂਦੇ ਨੇ । ਆਮ ਤੌਰ 'ਤੇ ਜੇ ਤੁਸੀਂ ਜਾਣਕਾਰੀ ਲਵੋ, ਤਾਂ ਅੱਪਗਰੇਡ ਸਿਸਟਮ ਵੀ ਉਪਲੱਬਧ ਹਨ । ਇਕ ਵਧੀਆ ਵਿਕਲਪ ਉਹ ਸਿਸਟਮ ਹੈ ਜੋ ਬਾਲਣ ਦੀ ਸਪਲਾਈ ਬੰਦ ਕਰਦੇ ਹਨ ਤਾਂ ਜੋ ਕਾਰ ਸਟਾਰਟ ਜਾਂ ਚਲਾਈ ਨਾ ਜਾ ਸਕੇ।  
ਹੋਰ ਸੁਰੱਖਿਆ ਦੇ ਸਿਸਟਮ ਵਿੱਚ ਸ਼ਾਮਲ ਹਨ:  
• ਇਲੈਕਟ੍ਰਾਨਿਕ ਜੰਤਰ ਵਾਹਨ ਨੂੰ ਅਯੋਗ ਕਰਨ ਲਈ  
• ਸਟੀਰਿੰਗ ਵੀਲ ਲਾਕਿੰਗ ਜੰਤਰ  
• ਵਾਹਨ ਅਲਾਰਮ  
• ਹੁੱਡ ਲਾਕਿੰਗ ਜੰਤਰ
9. ਕਦੇ ਵੀ ਆਪਣੀ ਚਾਲੂ ਕਾਰ ਨੂੰ ਇਕੱਲੇ ਨਾ ਛੱਡੋ, ਜਿਦਾਂ ਕਾਰੋਬਾਰ ਲਈ ਜਾਣਾ, ਸਟੋਰ ਵਿਚ ਜਾਣਾ ,ਜਾਂ ਸਰਦੀ ਵਿੱਚ ਗਰਮ ਕਰਨਾਂ ਆਦਿ। ਆਮ ਤੌਰ ਤੇ ਏ ਟੀ ਐਮ, ਸਹੂਲਤ ਵਾਸਤੇ ਸਟੋਰ , ਆਦਿ ਤੇ ਚੋਰੀ ਹੋ ਰਹੀਆਂ ਹਨ ।
10. ਅਗਰ ਤੁਹਾਡੇ ਕੋਲ ਗਰਾਜ ਹੈ ਤਾਂ ਉਸਦਾ ਇਸਤੇਮਾਲ ਕਰਕੇ ਤਾਲਾਬੰਧ ਕਰੋ। ਇਸਦੇ ਨਾਲ ਹੀ ਵਾਹਨ ਨੂੰ ਲਾਕ ਜਰੂਰ ਕਰੋ ਬੇਸ਼ੱਕ ਗਰਾਜ ਦੇ ਅੰਦਰ ਹੀ ਕਿਉਂ ਨਾ ਖੜਾ ਹੋਵੇ।
11. ਜੇ ਤੁਸੀਂ ਵਾਹਨ ਦੇ ਦੁਆਲੇ ਕਿਸੇ ਸ਼ੱਕੀ ਵਿਅਕਤੀ ਨੂੰ ਵੇਖਦੇ ਹੋ, ਤਾਂ ਪੁਲਿਸ ਨੂੰ ਫੋਨ ਕਰੋ(403) 266-1234 ,ਜੇ ਕੋਈ ਆਪਾਤਕਾਲੀਨ ਸੰਕਟ ਨਾ ਹੋਵੇ। ਜੇ ਕੋਈ ਆਪਾਤਕਾਲੀਨ ਸੰਕਟ ਹੈ, ਜਿਵੇਂ ਕਿ ਜ਼ਿੰਦਗੀ ਅਤੇ ਮੌਤ ਨੂੰ ਖਤਰੇ ਦੀ ਸਥਿਤੀ , ਸੱਟ ਹਾਦਸੇ ਜ ਅਪਰਾਧ ਹੁੰਦਾ ਹੋਵੇ ਤੇ , 911 'ਤੇ ਫੋਨ ਕਰੋ ।
12. ਜੇ ਤੁਹਾਡਾ ਵਾਹਨ ਚੋਰੀ ਹੋਵੇ, ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦੇਵੋ ।